

## ਮਹੱਤਵਪੂਰਨ ਨੋਟਿਸ

## ਪ੍ਰਸ਼ਾਸਕੀ ਅਯੋਗਤਾ ਸੁਣਵਾਈ ਛੋਟ (ADMINISTRATIVE DISQUALIFICATION HEARING WAIVER) – CALWORKS/CALFRESH

ਧਿਆਨ ਨਾਲ ਪੜ੍ਹੋ। ਇਸ ਛੋਟ 'ਤੇ ਦਸਤਖਤ ਕਰਨ ਨਾਲ ਤੁਹਾਡੇ ਹੱਕਾਂ 'ਤੇ ਅਸਰ ਪੈ ਸਕਦਾ ਹੈ।

ਤਾਰੀਖ: \_\_\_\_\_  
ਸੁਣਵਾਈ ਨੰਬਰ: \_\_\_\_\_

\_\_\_\_\_ ਨੂੰ ਲੱਗਦਾ ਹੈ ਕਿ ਤੁਸੀਂ, \_\_\_\_\_, ਇਰਾਦਤਨ ਪ੍ਰੋਗਰਾਮ ਉਲੰਘਣਾ (IPV) ਕੀਤੀ ਹੈ। ਇਸਦਾ ਮਤਲਬ ਹੈ ਕਿ ਕਾਉਂਟੀ ਦੇਸ਼ ਲਗਾ ਰਹੀ ਹੈ ਕਿ ਤੁਸੀਂ ਜਾਣਬੁੱਝ ਕੇ ਕਾਉਂਟੀ ਨੂੰ ਗਲਤ ਜਾਣਕਾਰੀ ਦਿੱਤੀ ਹੈ ਜਾਂ ਤੁਸੀਂ ਜਾਣਬੁੱਝ ਕੇ ਸੱਚਾਈ ਨਹੀਂ ਦੱਸੀ।

“ਜਾਣਬੁੱਝ ਕੇ” ਤੋਂ ਕਾਉਂਟੀ ਦਾ ਮਤਲਬ ਹੈ ਕਿ ਤੁਸੀਂ ਅਜਿਹਾ ਸੋਚ ਸਮਝ ਕੇ ਕੀਤਾ। **CalWORKs** ਲਈ, ਇਸਦਾ ਮਤਲਬ ਹੈ ਕਿ ਤੁਸੀਂ **CalWORKs** ਲਈ ਪਰਿਵਾਰ ਦੀ ਯੋਗਤਾ ਸਾਬਤ ਕਰਨ ਜਾਂ ਕਾਇਮ ਰੱਖਣ ਲਈ ਜਾਂ ਗ੍ਰਾਂਟ ਦੀ ਰਕਮ ਵਧਾਉਣ, ਜਾਂ ਕਿਸੇ ਕਟੌਤੀ ਨੂੰ ਰੋਕਣ ਲਈ ਵੀ ਅਜਿਹਾ ਕੀਤਾ ਹੈ। ਇਸਦੇ ਨਤੀਜੇ ਵਜੋਂ **CalWORKs** ਵਿੱਚ ਵਾਧੂ ਭੁਗਤਾਨ ਅਤੇ/ਜਾਂ \_\_\_\_\_ **CalFresh** ਪ੍ਰੋਗਰਾਮ ਵਿੱਚ \_\_\_\_\_ ਨੂੰ ਵਾਧੂ ਰਕਮ ਜਾਰੀ ਕੀਤੀ ਗਈ ਹੈ।

ਕਾਉਂਟੀ ਅਯੋਗਤਾ ਜੁਰਮਾਨਾ ਲਗਾ ਸਕਦੀ ਹੈ, ਭਾਵੇਂ ਕੋਈ ਵਾਧੂ ਭੁਗਤਾਨ ਜਾਂ ਵਾਧੂ ਰਕਮ ਜਾਰੀ ਨਾ ਕੀਤੀ ਗਈ ਹੋਵੇ। IPV ਲਈ ਅਯੋਗਤਾ ਜੁਰਮਾਨੇ ਛੇ ਮਹੀਨੇ, 12 ਮਹੀਨੇ, 24 ਮਹੀਨੇ, 4 ਸਾਲ, 10 ਸਾਲ ਲਈ ਜਾਂ ਸਥਾਈ ਅਯੋਗਤਾ ਹੋ ਸਕਦੀ ਹੈ, ਜੋ ਇਸਤੇ ਨਿਰਭਰ ਕਰਦੀ ਹੈ ਕਿ ਇਹ ਤੁਹਾਡੀ ਪਹਿਲੀ, ਦੂਜੀ ਜਾਂ ਤੀਜੀ ਉਲੰਘਣਾ ਸੀ ਜਾਂ ਇਹ ਉਲੰਘਣਾ ਕਰਨ ਦੀਆਂ ਸਥਿਤੀਆਂ ਦੇ ਆਧਾਰ 'ਤੇ ਹੋ ਸਕਦੀ ਹੈ। ਤੁਹਾਨੂੰ ਇੱਕ ਜਾਂ ਦੋਵੇਂ ਪ੍ਰੋਗਰਾਮਾਂ ਵਿੱਚੋਂ ਅਯੋਗ ਵੀ ਕੀਤਾ ਜਾ ਸਕਦਾ ਹੈ।

ਤੁਹਾਨੂੰ ਪ੍ਰਸ਼ਾਸਕੀ ਅਯੋਗਤਾ ਸੁਣਵਾਈ (Administrative Disqualification Hearing) (ADH) ਦਾ ਹੱਕ ਹੈ। ਹਾਲਾਂਕਿ, ਤੁਸੀਂ ਇਸ ਨੋਟਿਸ ਦੇ ਪੰਨਾ 2 'ਤੇ ਦਸਤਖਤ ਕਰਕੇ ਸੁਣਵਾਈ ਦੇ ਆਪਣੇ ਹੱਕ ਨੂੰ ਛੱਡ ਸਕਦੇ ਹੋ। ਤੁਹਾਡੇ ਲਈ ਇਹ ਸਵੀਕਾਰ ਕਰਨਾ ਜ਼ਰੂਰੀ ਨਹੀਂ ਹੈ ਕਿ ਤੁਸੀਂ IPV ਕੀਤੀ ਹੈ। ਜੇਕਰ ਤੁਸੀਂ ਛੋਟ 'ਤੇ ਦਸਤਖਤ ਕਰਦੇ ਹੋ, ਤਾਂ ਤੁਹਾਨੂੰ ਇਸ ਫਾਰਮ ਦੇ ਹੇਠਾਂ ਦਿੱਤੀ ਮਿਆਦ(ਦਾਂ) ਤੱਕ **CalWORKs** ਅਤੇ/ਜਾਂ **CalFresh** ਤੋਂ ਅਯੋਗ ਕੀਤਾ ਜਾਏਗਾ। ਜੇਕਰ ਤੁਸੀਂ ਇਸ ਫਾਰਮ 'ਤੇ ਦਸਤਖਤ ਕਰਦੇ ਹੋ, ਤਾਂ ਕੋਈ ਸੁਣਵਾਈ ਆਯੋਜਿਤ ਨਹੀਂ ਕੀਤੀ ਜਾਏਗੀ।

ਜੇਕਰ ਤੁਸੀਂ ADH ਦੇ ਆਪਣੇ ਹੱਕਾਂ ਨੂੰ ਛੱਡਣ ਲਈ ਇਸ ਛੋਟ 'ਤੇ ਦਸਤਖਤ ਕਰਦੇ ਹੋ, ਤਾਂ ਤੁਹਾਨੂੰ ਇਹ ਜਾਣਨਾ ਚਾਹੀਦਾ ਹੈ:

- ਪਰਿਵਾਰ ਦੀ ਯੋਗਤਾ ਅਤੇ ਫਾਇਦਿਆਂ ਦਾ ਹਿਸਾਬ ਲਗਾਉਣ ਵੇਲੇ ਤੁਹਾਡੀ ਆਮਦਨੀ ਅਤੇ ਵਸੀਲੇ ਤਦ ਵੀ ਗਿਣੇ ਜਾਣਗੇ, ਭਾਵੇਂ ਤੁਹਾਨੂੰ ਅਯੋਗ ਕਰਾਰ ਕੀਤਾ ਗਿਆ ਹੋਵੇ।
- ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਹੋਰ ਸਦੱਸ ਨਹੀਂ ਹਨ, ਤਾਂ ਤੁਹਾਡੇ ਪਰਿਵਾਰ ਦੇ **CalWORKs** ਅਤੇ **CalFresh** ਨੂੰ ਤੁਹਾਡੀ ਅਯੋਗਤਾ ਦੀ ਮਿਆਦ ਦੇ ਦੌਰਾਨ ਘੱਟ ਜਾਂ ਬੰਦ ਕੀਤਾ ਜਾ ਸਕਦਾ ਹੈ।
- ਤੁਹਾਨੂੰ ਦੋਸ਼(ਸ਼ਾਂ) ਦੇ ਸਬੰਧ ਵਿੱਚ ਚੁੱਪ ਰਹਿਣ ਦਾ ਹੱਕ ਹੈ; ਪਰੰਤੂ ਤੁਸੀਂ ਜੇ ਵੀ ਕਹਿੰਦੇ ਹੋ, ਜਾਂ ਜਿਸ ਵੀ ਫਾਰਮ 'ਤੇ ਦਸਤਖਤ ਕਰਦੇ ਹੋ, ਉਸਨੂੰ ਅਦਾਲਤ ਵਿੱਚ ਤੁਹਾਡੇ ਵਿਰੁੱਧ ਇਸਤੇਮਾਲ ਕੀਤਾ ਜਾ ਸਕਦਾ ਹੈ।
- ਇਸ ਸਟੇਟਮੈਂਟ 'ਤੇ ਦਸਤਖਤ ਕਰਨ ਨਾਲ ਇਹ ਕਾਉਂਟੀ, ਰਾਜ ਜਾਂ ਸੰਘੀ ਸਰਕਾਰ ਨੂੰ ਅਦਾਲਤ ਵਿੱਚ IPV ਲਈ ਤੁਹਾਡੇ 'ਤੇ ਮੁਕੱਦਮਾ ਕਰਨ ਤੋਂ ਜਾਂ ਕਿਸੇ ਵੀ ਵਾਧੂ ਭੁਗਤਾਨ ਜਾਂ ਵਾਧੂ ਜਾਰੀ ਕੀਤੀ ਰਕਮ ਦੀ ਉਗਰਾਹੀ ਕਰਨ ਤੋਂ ਨਹੀਂ ਰੋਕਦਾ।
- **CalFresh** ਦੀਆਂ ਵਾਧੂ ਜਾਰੀ ਕੀਤੀਆਂ ਰਕਮਾਂ ਲਈ, ਜਿਸ ਰਕਮ ਦੇ ਤੁਸੀਂ ਦੇਣਦਾਰ ਹੋ, ਉਹ ਵੱਧ ਹੋਵੇਗੀ ਕਿਉਂਕਿ ਤੁਹਾਨੂੰ ਕਮਾਈ ਗਈ ਆਮਦਨੀ ਦੀ ਕਟੌਤੀ ਦੀ ਇਜਾਜ਼ਤ ਨਹੀਂ ਹੋਵੇਗੀ।

ਜੇਕਰ ਤੁਸੀਂ **ADH** ਸੁਣਵਾਈ ਦੇ ਹੱਕਾਂ ਦੀ ਇਸ ਛੋਟ 'ਤੇ ਦਸਤਖਤ ਕਰਦੇ ਹੋ:

- ਸੁਣਵਾਈ ਵਿਚਾਰ ਅਧੀਨ ਹੋਣ ਵੇਲੇ, ਤੁਹਾਡੀ ਵਰਤਮਾਨ ਯੋਗਤਾ ਬਦਲੇਗੀ ਨਹੀਂ।
- ਜੇਕਰ ਤੁਸੀਂ ਛੋਟ 'ਤੇ ਦਸਤਖਤ ਨਹੀਂ ਕਰਦੇ ਹੋ, ਤਾਂ ਤੁਹਾਡੀ ਸੁਣਵਾਈ ਆਯੋਜਿਤ ਕੀਤੀ ਜਾਏਗੀ, ਭਾਵੇਂ ਤੁਸੀਂ ਉਸ ਵਿੱਚ ਸ਼ਾਮਲ ਹੋਵੋ ਜਾਂ ਨਹੀਂ। ਜੇਕਰ ਤੁਸੀਂ ਸ਼ਾਮਲ ਨਹੀਂ ਹੁੰਦੇ, ਤਾਂ ਤੁਸੀਂ ਇਸ ਨੋਟਿਸ ਦੇ ਪੰਨਾ 2 ਦੇ ਥੱਲਵੇਂ ਪਾਸੇ ਪਛਾਣੇ ਗਏ ਕਾਉਂਟੀ ਦੇ ਪ੍ਰਤੀਨਿਧੀ ਕੋਲ ਇੱਕ ਸਟੇਟਮੈਂਟ ਜਮ੍ਹਾਂ ਕਰ ਸਕਦੇ ਹੋ। ਪੇਸ਼ ਕੀਤੇ ਗਏ ਸਬੂਤ ਦੇ ਆਧਾਰ 'ਤੇ ਤੁਹਾਨੂੰ ਫੈਸਲਾ ਭੇਜਿਆ ਜਾਏਗਾ।
- ਜੇਕਰ ਕਾਉਂਟੀ ਤੁਹਾਡੀ ਸੁਣਵਾਈ ਤੈਅ ਹੋਣ ਤੋਂ ਪਹਿਲਾਂ ਤੁਹਾਨੂੰ ਇਹ ਫਾਰਮ ਭੇਜਦੀ ਹੈ, ਤਾਂ ਤੁਸੀਂ **CDSS** ਤੋਂ ਦੂਜੇ ਨੋਟਿਸ ਵਿੱਚ ਤਾਰੀਖ, ਸਮਾਂ ਅਤੇ ਥਾਂ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਜੇਕਰ ਤੁਸੀਂ ਇਸ ਛੋਟ 'ਤੇ ਦਸਤਖਤ ਕਰਦੇ ਹੋ, ਤਾਂ ਜੁਰਮਾਨੇ ਇਸ ਪ੍ਰਕਾਰ ਹੋਣਗੇ:

ਪਰਿਵਾਰ ਦੇ ਹੋਰਾਂ ਸਦੱਸਾਂ ਨੂੰ **CALFRESH** ਨੋਟਿਸ  
 ਤੁਸੀਂ ਅਤੇ ਪਰਿਵਾਰ ਵਿੱਚ ਹੋਰ ਬਾਲਗ ਨੱਥੀ ਕੀਤੇ **DPA 435** ਵਿੱਚ **IPV** ਦੋਸ਼ ਦੀ ਆਈਟਮ **E** ਦੇ ਅਧੀਨ ਵਰਣਨ ਕੀਤੀ ਮਿਆਦ ਦੇ ਦੌਰਾਨ ਤੁਹਾਡੇ ਪਰਿਵਾਰ ਨੂੰ ਦਿੱਤੇ ਗਏ ਵਾਧੂ **CalFresh** ਫ਼ਾਇਦਿਆਂ ਦਾ ਭੁਗਤਾਨ ਵਾਪਸ ਕਰਨ ਲਈ ਜ਼ਿੰਮੇਵਾਰ ਹੋਣਗੇ (ਭਾਵੇਂ ਤੁਸੀਂ ਜਾਂ ਅਯੋਗ ਵਿਅਕਤੀ ਨੇ ਘਰ ਬਦਲ ਲਿਆ ਹੋਵੇ), ਜੇਕਰ ਵਾਧੂ **CalFresh** ਫ਼ਾਇਦਿਆਂ ਦੀ ਰਕਮ ਪਹਿਲਾਂ ਹੀ ਵਾਪਸ ਨਾ ਕੀਤੀ ਗਈ ਹੋਵੇ।

ਜੇਕਰ ਤੁਸੀਂ ਸੁਣਵਾਈ ਦੇ ਆਪਣੇ ਹੱਕ ਨੂੰ ਛੱਡਣਾ ਚਾਹੁੰਦੇ ਹੋ, ਇਸ ਛੋਟ 'ਤੇ ਦਸਤਖਤ ਕਰਕੇ ਇਸਨੂੰ **CalWORKs** ਅਤੇ/ਜਾਂ **CalFresh** ਪ੍ਰਸ਼ਾਸਕੀ ਅਯੋਗਤਾ ਸੁਣਵਾਈ ਦੇ ਨੱਥੀ ਕੀਤੇ ਨੋਟਿਸ ਦੀ ਤਾਰੀਖ ਦੇ 20 ਕੈਲੰਡਰ ਦਿਨਾਂ ਦੇ ਅੰਦਰ ਕੈਲੀਫੋਰਨੀਆ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਨੂੰ ਵਾਪਸ ਭੇਜੋ। ਜੇਕਰ ਤੁਸੀਂ 20 ਕੈਲੰਡਰ ਦਿਨਾਂ ਦੇ ਅੰਦਰ ਛੋਟ 'ਤੇ ਦਸਤਖਤ ਨਹੀਂ ਕਰਦੇ, ਤਾਂ ਸੁਣਵਾਈ ਤੈਅ ਕੀਤੀ ਜਾਏਗੀ। ਜੇਕਰ ਤੁਸੀਂ ਪਰਿਵਾਰ ਦੇ ਮੁਖੀ ਨਹੀਂ ਹੋ, ਤਾਂ ਪਰਿਵਾਰ ਦੇ ਮੁਖੀ ਲਈ ਵੀ ਦਸਤਖਤ ਕਰਨੇ ਲਾਜ਼ਮੀ ਹਨ।

ਜੇਕਰ ਤੁਸੀਂ ਇਸ ਛੋਟ 'ਤੇ ਦਸਤਖਤ ਕਰਦੇ ਹੋ, ਤਾਂ ਤੁਸੀਂ ਪੰਨਾ 1 'ਤੇ ਦਿੱਤੀ ਮਿਆਦ ਤੱਕ **CalWORKs** ਅਤੇ/ਜਾਂ **CalFresh** ਪ੍ਰੋਗਰਾਮ(ਮਾਂ) ਤੋਂ ਅਯੋਗ ਕੀਤਾ ਜਾਏਗਾ ਅਤੇ ਤੁਹਾਡੇ ਪਰਿਵਾਰ ਦੇ ਫ਼ਾਇਦੇ ਘਟਾਏ ਜਾ ਸਕਦੇ ਹਨ, ਭਾਵੇਂ ਕਾਉਂਟੀ ਵੱਲੋਂ ਪੇਸ਼ ਕੀਤੇ ਤੱਥਾਂ ਨੂੰ ਸਵੀਕਾਰ ਨਹੀਂ ਕਰਦਾ।

**ਪ੍ਰਸ਼ਾਸਕੀ ਅਯੋਗਤਾ ਸੁਣਵਾਈ ਛੋਟ**

ਮੈਂ ਸਮਝਦਾ/ਦੀ ਹਾਂ ਕਿ ਇਸ ਫਾਰਮ 'ਤੇ ਦਸਤਖਤ ਕਰਨਾ ਪੂਰੀ ਤਰ੍ਹਾਂ ਸਵੈਇੱਛੁਕ ਹੈ ਅਤੇ ਇਹ ਕਿ ਇਸ ਫਾਰਮ 'ਤੇ ਦਸਤਖਤ ਨਾ ਕਰਨ ਨਾਲ ਮੇਰੀ ਯੋਗਤਾ 'ਤੇ ਅਸਰ ਨਹੀਂ ਪਵੇਗਾ।

ਕਿਰਪਾ ਕਰਕੇ ਹੇਠਾਂ ਦਿੱਤੇ ਖਾਨਿਆਂ ਵਿੱਚੋਂ ਕਿਸੇ ਇੱਕ 'ਤੇ ਸਹੀ ਦਾ ਨਿਸ਼ਾਨ ਲਗਾਓ:

- ਮੈਂ ਪੇਸ਼ ਕੀਤੇ ਤੱਥਾਂ ਨੂੰ ਸਵੀਕਾਰ ਕਰਦਾ/ਦੀ ਹਾਂ, ਅਤੇ ਸਮਝਦਾ/ਦੀ ਹਾਂ ਕਿ ਅਯੋਗਤਾ ਜੁਰਮਾਨਾ ਲਾਗੂ ਹੋਵੇਗਾ, ਜੇਕਰ ਮੈਂ ਇਸ ਛੋਟ 'ਤੇ ਦਸਤਖਤ ਕਰਦਾ/ਦੀ ਹਾਂ।
- ਮੈਂ ਸਵੀਕਾਰ ਨਹੀਂ ਕਰਦਾ/ਦੀ ਕਿ ਪੇਸ਼ ਕੀਤੇ ਗਏ ਤੱਥ ਸਹੀ ਹਨ। ਹਾਲਾਂਕਿ, ਮੈਂ ਇਸ ਛੋਟ 'ਤੇ ਦਸਤਖਤ ਕਰਨ ਦੀ ਚੋਣ ਕੀਤੀ ਹੈ ਅਤੇ ਸਮਝਦਾ/ਦੀ ਹਾਂ ਕਿ ਇਸਦੇ ਨਤੀਜੇ ਵਜੋਂ ਅਯੋਗਤਾ ਜੁਰਮਾਨਾ ਲੱਗੇਗਾ।

ਮੈਂ ਸਮਝਦਾ/ਦੀ ਅਤੇ ਸਵੀਕਾਰ ਕਰਦਾ/ਦੀ ਹਾਂ ਕਿ:

1. ਕਾਉਂਟੀ ਨੇ ਦੋਸ਼ ਲਗਾਇਆ ਹੈ ਕਿ ਮੈਂ ਇਰਾਦਤਨ ਪ੍ਰੋਗਰਾਮ ਉਲੰਘਣਾ ਕੀਤੀ ਹੈ।
2. ਮੈਂ ਸਬੂਤ ਅਤੇ ਦਸਤਾਵੇਜ਼ਾਂ ਦੀ ਸੂਚੀ ਸਮੇਤ, ਕਾਉਂਟੀ ਵੱਲੋਂ ਲਗਾਏ ਇਰਾਦਤਨ ਪ੍ਰੋਗਰਾਮ ਉਲੰਘਣਾ ਦੇ ਦੋਸ਼ (**DPA 435**) ਦੀ ਨੱਥੀ ਕੀਤੀ ਨਕਲ ਦੀ ਸਮੀਖਿਆ ਕੀਤੀ ਹੈ। ਜੇਕਰ ਮੈਂ ਸਬੂਤ ਦੇਖਣਾ ਜਾਂ ਇਸ ਪ੍ਰਕਿਰਿਆ ਬਾਰੇ ਵਿਚਾਰ-ਵਟਾਂਦਰਾ ਕਰਨਾ ਚਾਹਵਾਂ, ਤਾਂ ਮੈਂ ਕਾਉਂਟੀ ਦੇ ਪ੍ਰਤੀਨਿਧੀ ਨੂੰ ਸੰਪਰਕ ਕਰ ਸਕਦਾ/ਦੀ ਹਾਂ, ਜਿਸਦਾ ਨਾਮ ਹੇਠਾਂ ਦਿਖਾਇਆ ਗਿਆ ਹੈ।
3. ਇੰਜ ਕਰਕੇ ਮੈਂ **CalWORKs** ਅਤੇ/ਜਾਂ **CalFresh** ਪ੍ਰਸ਼ਾਸਕੀ ਅਯੋਗਤਾ ਸੁਣਵਾਈ ਦੇ ਆਪਣੇ ਹੱਕ ਨੂੰ ਸਵੈਇੱਛੁਕ ਨਾਲ ਛੱਡ ਰਿਹਾ/ਰਹੀ ਹਾਂ।
4. ਮੈਂ ਸਮਝਦਾ/ਦੀ ਹਾਂ ਕਿ ਜੇਕਰ ਮੈਂ ਇਸ ਛੋਟ 'ਤੇ ਦਸਤਖਤ ਕਰਦਾ/ਦੀ ਹਾਂ, ਤਾਂ ਮੈਂ ਆਪਣਾ ਵਿਚਾਰ ਬਦਲ ਸਕਦਾ/ਦੀ ਹਾਂ ਅਤੇ ਛੋਟ 'ਤੇ ਦਸਤਖਤ ਕਰਨ ਦੇ ਬਾਅਦ ਸੱਤ (7) ਕਾਰਜ ਦਿਨਾਂ ਦੇ ਅੰਦਰ **State Hearings Division** ਨੂੰ (800) 743-8525 (ਟੋਲ ਫ੍ਰੀ) 'ਤੇ ਸੂਚਿਤ ਕਰਕੇ **ADH** ਦੀ ਬੇਨਤੀ ਕਰ ਸਕਦਾ/ਦੀ ਹਾਂ।

**ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਇਸਦਾ ਕੀ ਮਤਲਬ ਹੈ ਤਾਂ ਇਸ ਫਾਰਮ 'ਤੇ ਦਸਤਖਤ ਨਾ ਕਰੋ!**

ਉੱਤਰਦਾਤਾ ਦੇ ਦਸਤਖਤ	ਤਾਰੀਖ
ਘਰ ਦੇ ਮੁਖੀ (HOH) / ਦੇਖਭਾਲਕਰਤਾ ਰਿਸ਼ਤੇਦਾਰ (CR) ਦੇ ਦਸਤਖਤ (ਇਹਨਾਂ ਵਿਅਕਤੀਆਂ ਲਈ ਦਸਤਖਤ ਕਰਨਾ ਲਾਜ਼ਮੀ ਹੈ, ਜੇਕਰ ਉੱਤਰਦਾਤਾ HOH/CR ਨਹੀਂ ਹੈ)	ਤਾਰੀਖ

ਇਸ ਛੋਟ 'ਤੇ ਦਸਤਖਤ ਕਰਨ ਤੋਂ ਬਾਅਦ, ਇਸਨੂੰ ਨੱਥੀ ਕੀਤੇ ਲਿਫਾਫੇ ਵਿੱਚ ਵਾਪਸ ਭੇਜ ਦਿਓ।

ਜੇਕਰ **ADH** ਜਾਂ ਇਸ ਛੋਟ ਬੇਨਤੀ ਬਾਰੇ ਤੁਹਾਡੇ ਕੋਈ ਸਵਾਲ ਹਨ ਜਾਂ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਤੁਸੀਂ ਕਾਉਂਟੀ ਕਲੈਕਟ ਨੂੰ \_\_\_\_\_ ਤੇ ਫੋਨ ਕਰਕੇ \_\_\_\_\_ ਨਾਲ ਗੱਲ ਕਰਵਾਉਣ ਲਈ ਕਹਿ ਸਕਦੇ ਹੋ। ਸੁਣਵਾਈ ਪ੍ਰਕਿਰਿਆਵਾਂ ਦੀ ਇੱਕ ਨਕਲ ਦੀ ਬੇਨਤੀ ਕਰਨ ਲਈ, **(800) 743-8525** 'ਤੇ ਫੋਨ ਕਰੋ।